

L605

EPSON
EXCEED YOUR VISION

EN Start Here
TC 安裝說明

TH เริ่มต้นที่นี่



© 2016 Seiko Epson Corporation.
All rights reserved.
Printed in XXXXXX

Read This First

This printer requires careful handling of ink. Ink may splatter when the ink tanks are filled or refilled with ink. If ink gets on your clothes or belongings, it may not come off.

請先閱讀本說明

請小心處理印表機的墨水。在大容量墨水槽中裝填或填充墨水時，墨水可能會濺出。如果墨水碰到您的衣物或物品，可能會無法清除乾淨。

โปรดอ่านข้อความเหล่านี้ก่อน

เครื่องพิมพ์นี้ต้องใช้ความระมัดระวังในการจัดการกับหมึกพิมพ์ หมึกอาจจะกระเด็นออกมาเมื่อมีหมึกอยู่ในอ็องต์แห่งค์หรือมีการเติมหมึก หากหมึกเลอะเสื้อผ้าหรือสิ่งของของคุณ รอยนั้นจะเช็ดไม่ออก


Important; must be observed to avoid damage to your equipment.
重要事項：請務必遵守重要事項說明，以避免設備受損。
สิ่งสำคัญ จะต้องปฏิบัติตามเพื่อหลีกเลี่ยงความเสียหายแก่อุปกรณ์ของคุณ

1





Contents may vary by location.
內容可能會因地點而有不同。
เนื้อหาอาจแตกต่างกันไปตามสถานที่

- Do not open the ink bottle package until you are ready to fill the ink tank. The ink bottle is vacuum packed to maintain its reliability.
- Even if some ink bottles are dented, the quality and quantity of ink are guaranteed, and they can be used safely.
- 請勿先將墨水瓶拆封，務必待準備好填充墨水槽時才打開。墨水瓶為真空包裝，以維持可靠品質。
- 即使部分墨水瓶出現凹痕，也不會影響墨水品質及墨水量，可安全使用。
- ห้ามเขี่ยคีมพอขาดหมึกจนกว่าคุณจะทำหมึกถึงตั้งแห่งค์ขวดหมึกได้รับการบรรจุแบบสุญญากาศเพื่อรักษาคุณภาพของหมึก
- แม้ว่าขวดหมึกจะมีรอยบุ๋บ แต่เราขังรับประกันคุณภาพและปริมาณของหมึก และหมึกนั้นยังคงสามารถใช้ได้อย่างปลอดภัย




Do not connect a USB cable unless instructed to do so.
除非有指示要求，否則請勿連接 USB 連接線。
ห้ามเชื่อมต่อสาย USB นอกจากระบบแนะนำให้ทำเช่นนั้น

2




Remove all protective materials.
移除所有保護材料。
ถอดวัสดุป้องกันออกทั้งหมด

Never place the printer vertically even when storing or transporting it; otherwise, ink may leak.
即使需要存放或搬動，亦不可直放印表機，否則墨水可能會漏出。
ห้ามวางเครื่องพิมพ์ในแนวตั้งโดยเด็ดขาด แม้ในระหว่างการจัดเก็บหรือการขนส่ง มิฉะนั้น อาจเกิดการรั่วไหลของหมึกพิมพ์




Open and remove.
打開大容量墨水槽護蓋並取下瓶蓋。
เปิดและถอดออก


- Use the ink bottles that came with your printer.
- Epson cannot guarantee the quality or reliability of non-genuine ink. The use of non-genuine ink may cause damage that is not covered by Epson's warranties.
- 請使用印表機內附的墨水瓶。
- Epson 不保證非原廠墨水的品質或可可靠性。使用非原廠墨水可能會對印表機造成損害，而非 Epson 保固的涵蓋範圍。
- ใช้ขวดหมึกที่มากับเครื่องพิมพ์ของคุณ
- Epson ไม่สามารถรับประกันคุณภาพและความเชื่อถือของหมึกที่ไม่ใช่ของแท้ได้ การใช้งานหมึกที่ไม่ใช่ของแท้ก่อให้เกิดความเสียหายที่ไม่อยู่ในประกันของ Epson



Snap off, remove, and then close tightly.
拔下墨水瓶蓋上的栓子，打開瓶蓋，移除封條，然後旋緊瓶蓋。
แยกออก ถอดออก จากนั้นปิดให้แน่น



Fill each tank with the correct ink color. Use all of the ink in the bottle.
將正確的墨水顏色填充至每個大容量墨水槽。請將墨水瓶內的所有墨水用完。
เติมหมึกแต่ละแห่งค์ด้วยสีหมึกที่ถูกต้อง ใช้หมึกทั้งหมดในขวด




Cap the bottle.
蓋上瓶蓋。
ปิดฝาขวด




Close securely.
將大容量墨水槽瓶蓋牢牢旋緊。
ปิดให้แน่น

Repeat steps 2 to 5 for each ink bottle.
對每個墨水瓶重複步驟 2 至 5。
ทำตามขั้นตอน 2 ถึง 5 สำหรับหมึกแต่ละขวด




Close.
關上大容量墨水槽護蓋。
ปิด




Connect and plug in.
連接電源線並插入電源插座。
เชื่อมต่อและเสียบปลั๊ก




Turn on.
開啓電源。
เปิด



Follow the on-screen instructions.
依照螢幕上的指示操作。
ปฏิบัติตามขั้นตอนบนหน้าจอ



When the message of seeing the setup manual is displayed, press OK for 3 seconds.
顯示查看安裝手冊的訊息時，請按住 OK 鍵 3 秒。
เมื่อข้อความตามที่แสดงในคู่มือการตั้งค่าปรากฏขึ้น ให้กด OK ไว้ 3 วินาที



Information
Initialization complete.
OK Done

Confirm that the tanks are filled with ink, and then press \diamond to start charging ink. Charging ink takes about 20 minutes.
確定大容量墨水槽已裝滿墨水，然後按下 \diamond 開始墨水設定。墨水設定大約需要 20 分鐘。
ตรวจสอบและยืนยันว่าเติมหมึกลงในแห่งค์แล้ว จากนั้นกด \diamond เพื่อเริ่มต้นการชาร์จหมึก การชาร์จหมึกใช้เวลาประมาณ 20 นาที


Proof Sign-off:
K. Okamura CRE H. Aoyama
M. Otsuka

R41AG1140/1150_EN/TC/TH
Start Here Rev.C

4131708_00_Front.indd
16/03/03


A3 size

- 13** Load paper in the paper cassette with the printable side facing down.
將紙張的列印面朝下放入紙匣。
ใส่กระดาษลงในถาดกระดาษโดยคว่ำหน้าที่จะพิมพ์ลง



- 14** Paper Setup
Select paper size and type.
Ok Proceed
- Set the paper size and paper type.
設定紙張大小及紙張種類。
ตั้งขนาดกระดาษและประเภทกระดาษ

3 Windows



Insert the CD, and then select A or B.
放入 CD，然後選取 A 或 B。

ใส่ CD จากนั้นเลือก A หรือ B

If the Firewall alert appears, allow access for Epson applications.
若出現防火牆警示訊息時，請允許存取 Epson 應用程式。
หากมีการแจ้งเตือนไฟวอลล์ปรากฏขึ้น ให้อนุญาตแอปพลิเคชัน Epson เข้าถึงระบบของคุณ

No CD/DVD drive Mac OS X



Visit the website to start the setup process, install software, and configure network settings.
請瀏覽網站，以啟動安裝程序、安裝軟體，以及進行網路設定。
โปรดเยี่ยมชมเว็บไซต์เพื่อเริ่มต้นกระบวนการตั้งค่า ติดตั้งซอฟต์แวร์ และกำหนดค่าเครือข่าย

iOS / Android




Epson Connect



Using your mobile device, you can print from any location worldwide to your Epson Connect compatible printer. Visit the website for more information.
您可透過行動裝置，從世界任何地方執行 Epson Connect 相容印表機的列印。如需詳細資訊，請瀏覽網站。
โดยการใช้อุปกรณ์เคลื่อนที่ของคุณ คุณสามารถสั่งพิมพ์ได้จากที่ใดก็ได้ในโลก ไปยังเครื่องพิมพ์ Epson Connect ที่เข้ากันได้ โปรดเยี่ยมชมเว็บไซต์สำหรับข้อมูลเพิ่มเติม

Transporting การขนส่ง




1 Secure print head with a tape.
使用膠帶固定印字頭。
ปกป้องหัวพิมพ์ด้วยเทป



2 Close securely.
將大容量墨水槽瓶蓋牢牢控緊。
ปิดให้แน่น

3 Pack the printer in its box, using the protective materials.
使用保護材料，將印表機包裝於紙箱內。
บรรจุเครื่องพิมพ์ลงในกล่อง โดยใช้วัสดุป้องกัน

! Keep the printer level as you transport it. Otherwise, ink may leak.
As you transport the ink bottle, be sure to keep it upright when tightening the cap, and take measures to prevent ink from leaking.
搬運時，請讓印表機保持在水平的狀態，否則墨水可能會漏出。
拧紧瓶蓋時，請確定墨水瓶保持直立，並請採取防護措施，以免搬運時墨水外漏。
วางเครื่องพิมพ์ในระดับเดียวกับที่คุณขนส่ง มิฉะนั้นหมึกพิมพ์อาจรั่วออกมา ตรวจสอบให้แน่ใจว่าในการขนส่งขวดหมึก คุณได้วางขวดหมึกให้ตั้งตรงขึ้น และปิดฝาให้แน่น และใช้มาตรการต่างๆ เพื่อป้องกันไม่ให้เกิดการรั่วไหลของหมึกพิมพ์



! After you move it, remove the tape securing the print head. If you notice a decline in print quality, run a cleaning cycle or align the print head.
搬至定點後，請撕下保護印字頭的膠帶。若您發現列印品質降低，請清潔或校正印字頭。
หลังจากที่เคลื่อนย้ายแล้ว ให้แกะเทปที่ปกป้องหัวพิมพ์ออก หากคุณสังเกตเห็นคุณภาพของงานพิมพ์ลดต่ำลง ให้ใช้งานวงจรการทำความสะอาดหรือทำการจัดหัวพิมพ์ให้เป็นแนวเดียวกัน

Questions?

You can open the User's Guide (PDF) from the shortcut icon, or download the latest versions from the following website.

您可從捷徑圖示啟動進階使用說明 (PDF)，或從下列網站下載最新版本。

ท่านสามารถเปิดคู่มือผู้ใช้ (PDF) ได้จากไอคอนลัด หรือดาวน์โหลดเวอร์ชันล่าสุดได้จากเว็บไซต์ต่อไปนี้



Information for Users in Taiwan Only

此資訊僅適用於台灣地區

- 產品名稱：多功能印表機
- 額定電壓：AC 100 - 240 V
- 額定頻率：50 至 60 Hz
- 耗電量：
- 單機複印時：約 11 W
- 就緒模式：約 4.4 W
- 省電模式：約 1.5 W
- 關機模式：約 0.3 W
- 額定電流：0.5 至 0.3 A

製造年份、製造號碼和生產國別：見機體標示

警語

檢修本產品之前，請先拔掉本產品的電源線。

功能規格

- 列印方式：微針點壓電噴墨技術
- 解析度：最大可達 4800 × 1200 dpi
- 適用系統：
- Windows 10 (32-bit, 64-bit)/Windows 8.1 (32-bit, 64-bit)/Windows 8 (32-bit, 64-bit)/Windows 7 (32-bit, 64-bit)/Windows Vista (32-bit, 64-bit)/Windows XP Professional x64 Edition/Windows XP (32-bit)/Windows Server 2012 R2/Windows Server 2012/Windows Server 2008 R2/Windows Server 2008/Windows Server 2003 R2/Windows Server 2003
- Mac OS X v10.11.x/Mac OS X v10.10.x/Mac OS X v10.9.x/Mac OS X v10.8.x/Mac OS X v10.7.x/Mac OS X v10.6.8

使用方法

見內附相關說明文件

緊急處理方法

發生下列狀況時，請先拔下印表機的電源線並洽詢Epson授權服務中心：

- 電源線或插頭損壞
- 有液體噴濺到印表機
- 印表機摔落或機殼損壞
- 印表機無法正常操作或是列印品質與原來有明顯落差

製造商：SEIKO EPSON CORPORATION
地址：3-5, Owa 3-chome, Suwa-shi, Nagano-ken 392-8502 Japan
電話：81-266-52-3131

進口商：台灣愛普生科技股份有限公司
地址：台北市信義區松仁路7號14樓
電話：(02) 8786-6688 (代表號)

注意事項

- 只能使用印表機標籤上所註明的電源規格。
- 請保持工作場所的通風良好。

Windows® is a registered trademark of the Microsoft Corporation.
Mac OS is a trademark of Apple Inc., registered in the U.S. and other countries.
Android™ is a trademark of Google Inc.

The contents of this manual and the specifications of this product are subject to change without notice.



L605

EPSON
EXCEED YOUR VISION

VI **Bắt đầu tại đây** HI **यहाँ आरंभ करें**
MS **Mula di Sini**

Đọc phần này trước

Máy in này yêu cầu phải xử lý mực cẩn thận. Mực có thể bắn tóe khi nạp đầy hoặc nạp lại mực cho bình mực. Nếu mực văng lên quần áo hoặc đồ dùng cá nhân của bạn, nó có thể không phai mờ.

Baca Ini Dahulu

Pencetak ini memerlukan pengendalian dakwat yang cermat. Dakwat boleh terpercik semasa tangki dakwat diisi atau diisi semula dengan dakwat. Jika baju atau barangan anda terkena dakwat, dakwat itu mungkin tidak dapat ditanggalkan.

पहले इसे पढ़ें

इस प्रिंटर में इंक का सावधानी पूर्वक प्रबंधन आवश्यक है। इंक टैंक में इंक भरते समय या रीफिल करते समय इंक छलक सकता है। यदि इंक आपके कपड़ों या सामान पर लग जाता है, तो यह शायद न छूट पाए।

! Bạn phải tuân theo các lưu ý quan trọng này để tránh gây hư hỏng cho thiết bị.

Penting; mesti diperhatikan untuk mengelakkan kerosakan kepada peralatan anda.

इस प्रिंटर में इंक का सावधानी पूर्वक प्रबंधन आवश्यक है। इंक टैंक में इंक भरते समय या रीफिल करते समय इंक छलक सकता है। यदि इंक आपके कपड़ों या सामान पर लग जाता है, तो यह शायद न छूट पाए।

1



Các nội dung có thể khác nhau tùy theo địa điểm.
Kandungan mungkin berbeza mengikut lokasi.
सामगियाँ स्थान के अनुसार बदल सकती हैं।

- ❑ **Đừng mở hộp đựng bình mực cho đến khi bạn sẵn sàng nạp mực vào ống. Bình mực được đóng gói bằng chân không để duy trì độ bền.**
- ❑ **Ngay cả khi một số bình mực bị móp, chất lượng và khối lượng của mực vẫn được đảm bảo, và bình mực vẫn có thể được sử dụng một cách an toàn.**
- ❑ **Jangan buka bungkus botol dakwat sehingga anda bersedia untuk mengisi tangki dakwat. Botol dakwat dipek vakum untuk mengekalkan kebolehpercayaan.**
- ❑ **Meskipun terdapat botol dakwat yang kemik, kualiti dan kuantiti dakwat adalah dijamin dan boleh digunakan dengan selamat.**

- ❑ **जब तक आप इंक टैंक भरने के लिए तैयार न हो जाएँ इंक बोतल खोलें न खोलें। इंक के बोतल की विश्वसनीयता को कायम रखने के लिए उसे वैक्यूम पैक किया जाता है।**
- ❑ **अगर भी कुछ इंक के बोतलों में खरोच लगे हुए हों, तो भी इंक की गुणवत्ता और मात्रा की गारंटी है तथा उनको उपयोग सुरक्षित रूप से किया जा सकता है।**





Đừng kết nối cáp USB trừ khi được yêu cầu thực hiện điều này.

Jangan sambung kabel USB melainkan jika diarahkan untuk berbuat demikian.

USB केबल कनेक्ट न करें जब तक ऐसा करने का निर्देश न दिया जाए।

2




Tháo mọi vật liệu bảo vệ.
Buang semua bahan perlindungan.
सभी सुरक्षात्मक सामग्रियाँ निकालें।

! Đừng đặt máy in theo hướng thẳng đứng ngay cả khi bảo dưỡng hoặc vận chuyển máy; nếu không, mực có thể rò rỉ.


Jangan sekali-kali letakkan pencetak secara menegak walaupun ketika menyimpan atau memindahkan pencetak, jika tidak, dakwat boleh bocor.

प्रिंटर को कभी भी लंबवत रूप से न रखें, यहाँ तक की इसे संग्रहीत या स्थानांतरित करते समय भी नहीं; अन्यथा इंक का रिसाव हो सकता है।


2 **Mở và lấy ra.**
Buka dan buang.
खोलें और निकालें।



- ❗ **Sử dụng các bình mực kèm theo máy in của bạn.**
- ❑ **Epson không thể đảm bảo chất lượng hoặc độ bền của mực in ko chính hãng. Việc dùng mực in không chính hãng có thể gây thiệt hại vốn không có trong các chính sách bảo hành của Epson.**
- ❑ **Gunakan botol dakwat yang disediakan bersama-sama pencetak anda.**
- ❑ **Epson tidak menjamin kualitas atau kebolehpercayaan dakwat bukan tullen. Penggunaan dakwat bukan tullen boleh menyebabkan kerosakan yang tidak diilindungi oleh jaminan Epson.**
- ❑ **अपने प्रिंटर के साथ मिले इंक के बोतल का उपयोग करें।**
- ❑ **Epson नकली इंक की गुणवत्ता या विश्वसनीयता की गारंटी नहीं दे सकता है। नकली इंक का उपयोग क्षति पहुंचा सकता है जो कि की Epson की वारंटियों में शामिल नहीं है।**



3 **Mở nắp, tháo ra rồi vặn chặt nắp.**
Buka, buang dan kemudian tutup dengan ketat.
खोलें, निकालें और फिर कस कर बंद करें।



4 **Nạp từng ống mực với màu mực thích hợp. Sử dụng toàn bộ mực trong bình.**
Isikan warna dakwat yang betul bagi setiap tangki. Gunakan kesemua dakwat di dalam botol.
प्रत्येक टैंक को सही रंग वाले इंक से भरें। बोतल के पूरे इंक का उपयोग करें।



5 **Đậy nắp bình.**
Tutup botol.
बोतल पर ढक्कन लगाएँ।

6 **Vặn chặt.**
Tutup dengan selamat.
सुरक्षित रूप से बंद करें।

7 **Lặp lại các bước 2 đến 5 cho từng bình mực.**
Ulang langkah 2 hingga 5 untuk setiap botol dakwat.
प्रत्येक इंक बोतल के लिए 2 से 5 चरणों को दोहराएँ।

7 **Đóng lại.**
Tutup.
बंद करें।

8 **Kết nối và cắm điện.**
Sambung dan pasang masuk.
कनेक्ट करें और प्लग में लगाएँ।

9 **Bật máy.**
Hidupkan.
चालू करें।

10 **Thực hiện theo các hướng dẫn trên màn hình.**
Ikuti arahan pada skrin.
स्क्रीन पर दिए गए निर्देशों का पालन करें।

11 **Khi hiển thị thông báo xem số hướng dẫn thiết lập, hãy nhấn OK trong 3 giây.**
Apabila mesej untuk melihat manual persediaan dipaparkan, tekan OK selama 3 saat.
जब सेटअप मैन्युअल देखने वाला संदेश प्रदर्शित हो, तो 3 सेकंड के लिए OK दबाएँ।

12 **Xác nhận các ống mực đã được nạp đầy mực rồi nhấn để bắt đầu nạp mực. Tiến trình nạp mực sẽ mất khoảng 20 phút.**
Sahkan bahawa tangki telah diisi dengan dakwat dan kemudian, tekan để untuk mula mengecas dakwat. Mengecas dakwat mengambil masa selama kira-kira 20 minit.
पुष्टि करें कि टैंक इंक से भरा हुआ है और फिर इंक चार्ज आरंभ करने के लिए OK दबाएँ। इंक चार्ज होने में लगभग 20 मिनट लगता है।




Information
Initialization complete.
OK Done

Proof Sign-off:
K. Okamura CRE H. Aoyama
M. Otsuka

R41AG1140/1150_VI/MS/HI
Start Here Rev.C

4131708_00_Back.indd A3 size
16/03/03

13 Nap giấy vào hộp đựng giấy với mặt in úp xuống.
Masukkan kertas dalam kaset kertas dengan bahagian yang boleh dicetak menghadap ke bawah.
प्रिंट किए जाने वाले भाग को नीचे की तरफ रखकर पेपर कैसेट में पेपर लोड करें।




14 Paper Setup
Select paper size and
OK Proceed

Cài cỡ giấy và loại giấy.
Tetapkan saiz dan jenis kertas.
पेपर का आकार और पेपर का प्रकार सेट करें।

3

Windows



Lắp CD rồi chọn A hoặc B.
Masukkan CD dan kemudian, pilih A atau B.
CD डालें, और फिर A या B चुनें।

⚠️ Nếu cảnh báo tường lửa hiển thị, hãy cho phép truy cập các ứng dụng Epson.
Jika amaran Tembok Api muncul, benarkan akses untuk aplikasi Epson.
यदि फ़ायरवॉल अलर्ट प्रदर्शित होता है, तो Epson एप्लिकेशन के लिए पहुंच की अनुमति दें।

No CD/DVD drive
Mac OS X



Truy cập trang web để bắt đầu quy trình thiết lập, cài đặt phần mềm và thiết lập cài đặt mạng.
Lawat laman web untuk memulakan proses persediaan, memasang perisian dan mengkonfigurasi tetapan rangkaian.
सेटअप प्रक्रिया को आरंभ करने के लिए वेबसाइट पर जाएँ, सॉफ्टवेयर इंस्टॉल करें तथा नेटवर्क सेटिंग कॉन्फिगर करें।

iOS / Android



Epson Connect


➔ <https://www.epsonconnect.com/>

Khi sử dụng thiết bị di động, bạn có thể in từ bất cứ nơi nào trên thế giới bằng máy in tương thích ứng dụng Epson Connect. Truy cập trang web để biết thêm thông tin.

Menggunakan peranti mudah alih anda, anda boleh mencetak dari mana-mana lokasi di seluruh dunia ke pencetak serasi Epson Connect anda. Lawat laman web untuk maklumat lanjut.

अपने मोबाइल डिवाइस का उपयोग करके, आप दुनिया के किसी भी स्थान से अपने Epson Connect संगत प्रिंटर से प्रिंट कर सकते हैं। अधिक जानकारी के लिए वेबसाइट पर जाएँ।

Vận chuyển
Pemindahan
किसी दूसरी जगह ले जाना




1
Bungkus kepala cetak dengan pita pelekat.
प्रिंट हेड को टेप से सुरक्षित करें।



2
Vận chặt.
Tutup dengan selamat.
सुरक्षित रूप से बंद करें।

⚠️ Hãy giữ máy in nằm ngang khi bạn vận chuyển. Nếu không, mực có thể rò rỉ.
Khi bạn vận chuyển bình mực, đảm bảo giữ bình thẳng đứng khi đóng chặt nút và có các biện pháp để ngăn chặn rò rỉ mực.
Pastikan kedudukan pencetak stabil semasa anda memindahkannya. Jika tidak, dakwat boleh bocor.
Semasa anda memindahkan botol dakwat, pastikan ia dalam keadaan tegak ketika mengetatkan penutupnya dan ambil langkah untuk menghalang dakwat daripada bocor.
प्रिंटर को ले जाते समय उसका स्तर बनाएँ रखें। अन्यथा, इंक का रिसाव हो सकता है।
जब आप इंक के बोतल को किसी दूसरे स्थान पर ले जाते हैं, तो ड्रकन कसते समय इसे सीधा रखना सुनिश्चित करें और इंक को रिसने से बचाने का उपाय करें।



⚠️ Sau khi di chuyển máy in, hãy tháo gỡ băng keo buộc chặt đầu in. Nếu bạn nhìn thấy có sự suy giảm về chất lượng in, hãy chạy chu trình vệ sinh hoặc căn chỉnh đầu in.
Selepas anda memindahkannya, buang pita pelekat yang melindungi kepala cetak. Jika anda menyedari kualiti cetakan anda menurun, jalankan kitaran pembersihan atau jajarkan kepala cetak.
इसे स्थानांतरित करने के बाद, प्रिंट हेड को सुरक्षित रखने वाला टेप निकाल दें। यदि आपको प्रिंट की गुणवत्ता में कोई कमी दिखाई देती है, तो क्लिनिंग साइकल चलाएँ या प्रिंट हेड को संरेखित करें।

Questions?

➔ Bạn có thể mở *Số hướng dẫn sử dụng* (PDF) từ biểu tượng phím tắt, hoặc tải về phiên bản mới nhất từ trang web sau đây.

Anda boleh membuka *Panduan Pengguna* (PDF) daripada ikon pintasan atau memuat turun versi terkini dari laman web berikut.

आप शॉर्टकट आइकन का उपयोग करके उपयोगकर्ता गाइड (PDF) खोल सकते हैं या निम्नलिखित वेबसाइट से नवीनतम संस्करण डाउनलोड कर सकते हैं।

➔ <http://support.epson.net/>

Windows® is a registered trademark of the Microsoft Corporation.
Mac OS is a trademark of Apple Inc., registered in the U.S. and other countries.
Android™ is a trademark of Google Inc.

The contents of this manual and the specifications of this product are subject to change without notice.

